

# **Oswal Greentech Limited**

### OGL/ND/2022

February 12, 2022

The Manager
National Stock Exchange of India Ltd.
Exchange Plaza, Bandra-Kurla Complex,
Bandra (East)
Mumbai - 400051
Email: cmlist@nse.co.in
Scrip Code: BINDALAGRO

The Manager
BSE Ltd.
Department of Corporate Services
Floor 25, P J Towers, Dalal Street,
Mumbai - 400001
Email: corp.relations@bseindia.com

**Scrip Code: 539290** 

Sub: Submission of newspaper publications

Dear Sir,

Please find enclosed herewith newspaper publications for publication of unaudited financial results for the quarter and nine months ended December 31, 2021 published in the following newspapers:

- 1. Business Standard (National daily newspaper) on February 12, 2022;
- 2. Ajit (Regional daily newspaper) on February 12, 2022.

This is for your information and records.

Yours faithfully,
For Oswal Greentech Limited

Sonal Malhotra

**Company Secretary & Compliance Officer** 

Encl: A/a

# **ESAB INDIA LIMITED**

CIN No. L29299TN1987PLC058738 Regd Office: Plot No. 13, 3rd Main Road, Industrial Estate, Ambattur, Chennai - 600 058 Telephone No. 044-42281100 email id: investor.relations@esab.co.in



Extract of Statement of Unaudited Financial Results for the quarter and nine months ended December 31, 2021

						₹In L	akhs (Except EPS)
SI No	Particulars	Quarter ended December 31, 2021	Quarter ended September 30, 2021	Quarter ended December 31, 2020	Nine months ended December 31, 2021	Nine months ended December 31, 2020	Year ended March 31, 2021
NO		Unaudited	Unaudited	Unaudited	Unaudited	Unaudited	Audited
1	Total income from operations	22,804	22,386	18,701	63,504	48,388	69,234
2	Net Profit for the period (before Tax, Exceptional and / or Extraordinary items)	2,581	3,193	1,975	8,492	5,315	8,053
3	Net Profit for the period before Tax (after Exceptional and / or Extraordinary items)	2,581	3,193	1,975	8,492	5,315	8,053
4	Net Profit for the period after Tax (after Exceptional and / or Extraordinary items)	1,897	2,366	1,471	6,298	3,957	5,929
5	Total Comprehensive income for the period [Comprising Profit for the period (after tax) and Other Comprehensive Income (after tax)]	1,897	2,366	1,464	6,298	3,937	5,847
6	Equity Share Capital	1,539	1,539	1,539	1,539	1,539	1,539
7	Earning Per Share (of Rs 10/each) (for continuing and discontinued operations)						
	- Basic	12.32	15.37	9.56	40.91	25.71	38.52
	- Diluted	12.32	15.37	9.56	40.91	25.71	38.52

Note:

The above is an extract of the detailed Statement of unaudited Financial Results for the quarter and nine months ended December 31, 2021 filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The same would be available on the Company's website www.esabindia.com and on the website of the Stock Exchanges - BSE Limited and National Stock Exchange of India Limited.

"We Shape the Future" Chennai February 10, 2022 Visit our website: http://www.esabindia.com

Rohit Gambhi **Managing Director**  ABHEY Oswal

### Oswal Greentech Limited

CIN: L24112PB1981PLC031099

Corporate Office: 7th Floor, Antriksh Bhawan, 22, Kasturba Gandhi Marg, New Delhi-110001 Extract of the Unaudited Standalone Financial Results for the Quarter and Nine months ended 31st December, 2021

					(Amoun	t in ₹ Lakh)		
	Standalone							
Particulars		Quarter Ende	d	Nine Mon	Year Ended			
	31.12.2021 (Unaudited)	30.9.2021 (Unaudited)	31.12.2020 (Unaudited)	31.12.2021 (Unaudited)	31.12.2020 (Unaudited)	31.03.2021 (Audited)		
Total Income from Operations	1,275.71	449.65	446.01	1,994.75	1,314.50	1,938.43		
Net Profit/(Loss) for the period/year (before tax)	1,272.69	1,802.25	1,872.20	4,424.18	6,291.67	8,020.83		
Net Profit/(Loss) for the period/year after tax	837.64	1,552.49	427.44	3,336.38	3,780.44	5,001.57		
Total Comprehensive income for the period/year [comprising profit/(loss) for the period/year (after tax) and Other comprehensive income (after tax)]	837.87	1,552.51	406.60	3,336.67	3,717.97	5,043.07		
Paid up Equity Share Capital (Face Value of ₹10/- each)	25,680.92	25,680.92	25,680.92	25,680.92	25,680.92	25,680.92		
Other equity (excluding revaluation reserves) as shown in the Audited Balance Sheet	-	-	-	-	-	218,005.28		
Basic and Diluted Earnings per share (/Face Value of ₹10/- each)	0.33	0.60	0.17	1.30	1.47	1.95		

Note:- The above is an extract of the detailed format of the Quarterly and Nine months ended Standalone Unaudited Financial results filed with the stock exchanges under Regulation 33 of the SEBI (Listing Obligations and Disclosure Requirements), Regulations, 2015. The full format of the Financial results are available on the stock exchange website www.bseindia.com and www.nseindia.com and also on the Company's website www.oswalgreens.com

For Oswal Greentech Limited **Anil Bhalla** 

Date: - 11.02.2022 Place:- New Delhi

CEO and Managing Director DIN: 00587533 Regd. Office: Near Jain Colony, Vijay Inder Nagar, Daba Road, Ludhiana-141 003 (Punjab) Contact: 0161- 2544238; website: www.oswalgreens.com; Email ID: oswal@oswalgreens.com



### **MSTC Limited**

©:91-33-2340-00 stcindia.co.ir

### NOTICE OF RECORD DATE

The Board of Directors of the Company in its meeting held on Friday, 11th February, 2022 has declared 2nd Interim Dividend @ 65% i.e. ₹6.50 per equity shares of ₹10/- each for the financial year 2021-22 and fixed Wednesday, 23rd February, 2022 as the Record Date for the purpose of ascertaining the eligibility of shareholders for payment of such Interim

The notice of record date submitted to the stock exchange is available on the Stock Exchange website www.bseindia.com, www.nseindia.com and is also available on Company's website i.e. www.mstcindia.co.in

For MSTC Limited Place: Kolkata Ajay Kumar Rai Company Secretary & Compliance Officer Date: 11.02.2022

MAX | VENTURES & MAX VENTURES AND INDUSTRIES LTD. (CIN: L85100PB2015PLC039204) Regd. Office: 419, Bhai Mohan Singh Nagar Village Railmajra, Tehsil Balachaur, District Nawanshahr, Punjab - 144 533

Tel. No.: +91 1881 462000, Fax: +91 1881 273607

Website: www.maxvil.com. Email: secretarial@maxvil.com

NOTICE OF POSTAL BALLOT AND REMOTE E-VOTING INFORMATION

Members are hereby informed that the Company has, on Friday, February 11, 2022

completed the dispatch of the notice of Postal Ballot dated February 10, 2022 ("Posta

Ballot Notice") in electronic mode to those shareholders whose email IDs were

registered with the depositories as required under Section 110 read with Section

08and all other applicable provisions of the Companies Act, 2013 (the "Act"), reac with Rule 20 and 22 of the Companies (Management and Administration) Rules, 2014 (the "**Rules**") and Regulation 44 of the Securities and Exchange Board of India (Listing

Obligations and Disclosure Requirements) Regulations, 2015 (the "Listing Regulations")and in compliance with the requirement of Ministry of Corporate

Affairs, Government of India (the "MCA") General Circular No. 14/2020 dated April 8 2020 read with General Circular No.17/2020 dated April 13, 2020, No. 22/2020 dated

June 15, 2020, No. 33/2020 dated September 28, 2020, No. 39/2020 dated

December 31, 2020, No. 10/2021 dated June 23, 2021, No. 20/2021 dated ecember 08, 2021 (the "MCA Circulars") for seeking approval of the Shareho the Company on the resolutions as set out in the Postal Ballot Notice.

The Company has availed the remote e-voting services of National Securities

Depository Limited ("NSDL") for conducting the Postal Ballot. The remote e-voting will commence on Saturday, February 12, 2022 at 9.00 A.M. (IST) and will end at the

close of working hours i.e. at 5:00 P.M. (IST) on Sunday, March 13., 2022, after whic

In light of the COVID-19 crisis and in accordance with Section 110 of the Companies Act. 2013 and Rules 22 and 20 of the Companies (Management and Administration

Rules, 2014 read with the MCA Circulars, physical copies of the Notice will not be circulated to the members. Accordingly, the Postal Ballot Notice has been sent in

electronic mode to those Shareholders whose email IDs were registered with the depositories as on Friday, February 04, 2022 ("Cut-off Date). The persons who are members of the Company as on the Cut-off Date(including those members who may

not have received this Notice due to non-registration of their email IDs with the Company or with the Depositories) shall only be entitled to vote in relation to the

resolution specified in this Notice. A person becoming a member of the Company after the Cut-off Date is not eligible for voting and should treat the Postal Ballot Notice for

Details of the process and manner of remote e-voting along with the process of procuring the User ID and password has been provided in the Postal Ballot Notice. Process for those shareholders whose email ids are not registered with the depositories and shareholders whose shares are in physical form for procuring user id and password and registration of e-mail ids for the remote e-voting are a

(i) In case shares are held in physical mode, please send scanned copy of certificate (front and back) by email to info@masserv.com. Subject of email should be – "password for postal ballot of Max Ventures and Industries Limited

(ii) In case shares are held in demat mode, please send copy of client master to info@masserv.com. Subject of email should be:- password for postal ballot of Max Ventures and Industries Limited cut-off date February 04, 2022 DPID-CLID

A member who has not received the Postal Ballot Notice may obtain the same by sending an email at info@masserv.com. The same can also be downloaded from the Company's website www.maxvil.com. Please treat this Notice as our attempt to reach all our members who have missed or not received other communication on this subject matter and intend to participate in the proposed remote e-voting. The Board of Directors of the Company has appointed Mr. Devesh Kumar Vasisht (C.F No. 13700), Practicing Company Secretary & Partner, Sanjay Grover & Associates Company Secretaries, having office at B-88, 1st Floor, Defence Colony, New Delhi

110024, as the scrutinizer ("Scrutinizer") for conducting the postal ballot process in a

The Chairman or any other person authorized by the Chairman shall declare the results

of the postal ballot on Tuesday, March 15, 2022. The results of the Postal Ballot along

with the Scrutinizer's report will be hosted on the website of the Company i.e

www.maxvil.comand\_also\_shall\_be\_communicated\_to\_BSE\_Limited\_("BSE")\_and

National Stock Exchange of India Limited ("NSE"), where the Company's Equity Shares are listed and be made available on their respective websites viz.

www.bseindia.com and www.nseindia.com. The Company will also display the

In case of any grievances/queries relating to e-voting, members may refer FAQs and

user manual for shareholders to cast their votes in Help section at

www.evoting.nsdl.com or contact atevoting@nsdl.co.in.Further, in case or

grievances pertaining to the remote e-voting system, members may contactMs

Pallavi Mhatre, Manager, NSDL, 4th Floor, A Wing, Trade World, Kamala Mills

Compound, Senapati Bapat Marg, Lower Parel, Mumbai – 400 013, email-

evoting@nsdl.co.in or pallavid@nsdl.co.in or contact at 022-24994738 or at toll free

number 1800-222-990 or alternatively members may contact the Registrar and

Transfer Agent of the Company M/s. Mas Services Limited, T-34, 2nd Floor, Okhla

ndustrial Area. Phase - II. New Delhi - 110 020, concerned official Mr. Sharwa

cut-off date February 04, 2022folio no:- (mention folio no.)"

(mention 16 DIGIT DPID + CLID)

results at its registered and corporate office.

fair and transparent manner.

the e-voting module shall be disabled by NSDL.

nformation purpose only.

Diluted

Place: New Delh

## TOUCHWOOD ENTERTAINMENT LIMITED

For ESAB India Limited

Regd. Off.: Plot No. 645 Near E.P.T Block, Sarojini Nagar, New Delhi -110023 CIN: L92199DL1997PLC088865 Website: www.touchwood.in Contact No : +91 9810108253

**Extract of Statement of Unaudited Standalone Financial Results for** the Quarter and Nine Months Ended 31st December, 2021 (Amount in Rs.) Quarter Ended Nine months ended | Year Ended Particulars 4 8 1 31 December' 2021 | 31 December' 2020 | 31 December' 2021 | 31 March' 2021 48,065,944.00 21,489,671.00 Total Income from Operation 169,849,763.00 100.580.856.2 Net Profit before Tax (Before Exception Item) 9,986,622.83 Net Profit before Tax (After Exception Item) 9,986,622.83 15,887,060.70 12,116,937.31 14,248,063.87 Net Profit after Tax (After Exception Item) 8 307 111 19 11.208.192.21 10,714,001.57 Total Comprehensive Income for the period 8.307.111.19 11,208,192,21 12.324.662.8 (Comprising Profit/Loss and Other Comprehensive ncome (after tax) Equity Share Capital (Face Value of Rs. 10/- each) 101.812.450.00 101.812.450.00 101,812,450.00 101,812,450.00 18,926,887.39 33,310,572.61 33,310,572,61 Reserves (Excluding Revaluation Reserve) Earning per Share

The above is an extract of the detailed format of Quarterly/Annual Financial Results filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the Quarterly/Annual Financial Results are available on the websites of the Stock Exchange(s) and the listed entity. (www.touchwood.in).

Previous periods figures have been regrouped/rearranged/reclassified wherever considered necessary For and on Behalf of Board of Directors

Touchwood Entertainment Limited

(Managing Director) DIN:00996149

Azadi <sub>Ka</sub> <sup>Amrit</sup> Mahotsav

Previous Year

## KAMARAJAR PORT LIMITED CIN:U45203TN1999PLCI043322

(A Company of Chennai Port Trust)

(Ministry of Ports, Shipping and Waterways - Government of India) Registered Office : 2<sup>nd</sup> Floor (North wing) & 3<sup>rd</sup> Floor, Jawahar building,17, Rajaji Salai, Chennai - 600 00<sup>-</sup> Tel: +91 (44) 2525 1666; Fax: +91 (44) 25251665; Website: www.kamarajarport.in

For the Quarter

# STATEMENT OF STANDALONE FINANCIAL RESULTS FOR QUARTER ENDED 31<sup>st</sup> DECEMBER 2021

Regulation 52(8) read with Regulation 52(4) of the SEBI (LODR) Regulations, 2015 (as amended)

S. No.	Particulars	ended 31 <sup>st</sup> December, 2021	ended 31 <sup>st</sup> March, 2021
		Unaudited	Audited
		(Rupees in	lakhs)
1	Total Income from Operations	19304.95	58741.72
2	Net Profit / (Loss) for the period (before Tax,		
	Exceptional and/or Extraordinary items)	12382.09	29583.98
3	Net Profit / (Loss) for the period before tax		
	(after Exceptional and/or Extraordinary items)	12382.09	29583.98
4	Net Profit / (Loss) for the period after tax		
	(after Exceptional and/or Extraordinary items)	9584.84	15270.65
5	Total Comprehensive Income for the period		
	[comprising Profit/(Loss) for the period (after tax)		
	and other Comprehensive Income (after tax)]	9579.36	15298.19
6	Paid up Equity Share Capital	30000.00	30000.00
7	Reserves (excluding Revaluation Reserve)	216152.17	205204.86
8	Securities Premium Account	-	-
9	Net Worth	246152.17	235204.86
10	Paid up Debt Capital / Outstanding Debt	45888.08	45870.76
11	Outstanding Redeemable Preference Shares	-	-
12	Debt Equity Ratio	0.29	0.33
13	"Earnings per Share (Rs.10/- each)		
	(for continuing and discontinued operations)		
	- Basic & Diluted #"	3.19	5.10
14	Capital Redemption Reserve	-	-
15	Debenture Redemption Reserve	7777.50	7130.30
16	Debt Service Coverage Ratio	2.31	2.07
17	Interest Coverage ratio	8.99	5.55

\* Quarterly results are not available for corresponding previous quarter ended 31st December 2020 and exempted as per SEBI's Circular No: SEBI/HO/DDHS/CIR/2021/0000000637 dated 05.10.2021.

- 1 The above is an extract of the detailed format of quarter ended 31<sup>st</sup> December, 2021, financial results filed with the Stock Exchange under Regulation 52 of the SEBI (Listing Obligation and Disclosure Requirements) Regulations, 2015 (as amended). The full format of the quarterly / yearly financial results are available on the websites of the Stock Exchange (www.bseindia.com) and the listed entity (www.kamarajarport.in)
- 2 The above results of the Company have been prepared as per SEBI (Listing Obligation and Disclosure Requirements) Regulations, 2015 (as amended) and have been reviewed by the Audit Committee on 11.02.2022 and Board of Directors have approved in their meeting held on the same day
- 3 For the other line item referred in Regulation 52(4) of the SEBI (Listing Obligations and Disclosure Requirements) Regulations, 2015 (as amended) the pertinent disclosures have been made to the BSE Limited and can be accessed on www.bseindia.com
- 4 Previous year's figures have been regrouped and reclassified, wherever necessary, to make them comparable with current year figures.

For and on behalf of the Board of Directors sd/-



### **VA TECH WABAG LIMITED**

CIN: L45205TN1995PLC030231 Regd. office: "WABAG HOUSE", No.17, 200 Fee Thoraipakkam- Pallavaram Main Road. Sunnambu Kolathur, Chennai 600 117, Tamil Nadu, India Tel: +91 44 6123 2323 | Fax: +91 44 6123 2324 Website: www.wabag.com | email: companysecretary@wabag.in

EXTRACT OF STATEMENT OF CONSOLIDATED FINANCIAL RESULTS (UNAUDITED) FOR THE QUARTER AND NINE MONTHS ENDED DECEMBER 31, 2021

				(R	s. In Lakhs)		
	Quartei	<sup>-</sup> Ended	Nine Mo	Year Ended			
Particulars	31.12.2021 31.12.2020		31.12.2021	31.12.2020	31.03.2021		
	Unaudited	Unaudited	Unaudited	Unaudited	Audited		
Total income from operations (net)	75,094	79,963	2,11,019	1,84,189	2,84,270		
Net Profit / (Loss) for the period ( before tax, Exceptional and/or Extraordinary items)	5,640	5,008	11,183	7,576	13,029		
Net Profit / (Loss) for the period before tax (after Exceptional and/or Extraordinary items)	5,640	5,008	11,183	7,576	13,029		
Net Profit / (Loss) for the period after tax (after Exceptional and/or Extraordinary items)	4,549	3,804	8,599	5,701	10,082		
Net Profit / (Loss) after taxes, minority interest and share of profit / (Loss) of associates	4,416	4,178	8,561	6,358	11,011		
Total Comprehensive Income for the period [Comprising Profit / (Loss) for the period (after tax) and Other Comprehensive Income (after tax)]	4,113	4,474	8,175	7,259	10,835		
Equity Share Capital	1,244	1,244	1,244	1,244	1,244		
(Earnings Per Share (of Rs. 2/- each) (for continuing and discontinued operations) (in INR)							
1. Basic	7.10	7.33	13.77	11.15	18.83		
2. Diluted	7.10	7.33	13.77	11.15	18.83		
Netee							

The above is an extract of the detailed format of guarter and nine months ended Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the quarter and nine months ended Financial Results are available on the Stock Exchange websites <u>www.nseindia.com</u> and <u>www.bseindia.com</u> and also on the company's website <u>www.wabag.com</u>.

The above results were reviewed by the Audit Committee and approved and taken on record by the Board at its meeting held on February 11, 2022 and a limited review has been carried out by the Statutory Auditors of the

The details of turnover, profit before tax and profit after tax on a standalone basis (unaudited) are given below

	Quarte	er Ended	Nine Mor	Year Ended		
Particulars	31.12.2021	31.12.2021 31.12.2020		31.12.2020	31.03.2021	
1 articulars	Unaudited	Unaudited	Unaudited	Unaudited	Audited	
Turnover	51,616	50,923	1,48,951	1,14,341	184,313	
Profit / (Loss) Before Tax	4,017	3,757	7,991	5,382	9,784	
Profit / (Loss) After Tax	3,018	2,811	6,004	4,021	7,303	

For VA TECH WABAG LIMITED RAJIV MITTAL
MANAGING DIRECTOR & GROUP CEO



Place : Chennai Date : 11.02.2022

### HPL ELECTRIC & POWER LIMITED

CIN: L74899DL1992PLC048945 Regd. Office: 1/20, Asaf Ali Road, New Delhi 110 002 Ph.: +91-11-23234411, Fax: +91-11-23232639 E-mail: hpl@hplindia.com, Website: www.hplindia.com

EXTRACT OF UNAUDITED CONSOLIDATED FINANCIAL RESULTS FOR THE QUARTER

AND NINE MONTHS ENDED DECEMBER 31,2021 (Rs. in Lakhs								
Sr.	Particulars	Quarter ended			Nine Months Ended		Year ended	
No.		31.12.2021	30.09.2021	31.12.2020	31.12.2021	31.12.2020	31.03.2021	
		Unaudited	Unaudited	Unaudited	Unaudited	Unaudited	Audited	
1	Total Income from Operations	28,004.34	27,979.25	24,398.77	68,881.89	56,725.36	87,509.35	
2	Net Profit/ (Loss) for the Period (before Tax, Exceptional and/or Extraordinary items)	925.12	486.56	803.30	(332.13)	(329.02)	1,372.30	
3	Net Profit/ (Loss) for the Period before Tax (after Exceptional and/or Extraordinary items)	925.12	486.56	803.30	(332.13)	(329.02)	1,372.30	
4	Net Profit/ (Loss) for the Period after Tax (after Exceptional and/or Extraordinary items)	930.39	490.18	840.97	(571.86)	(408.49)	1,002.43	
5	Total Comprehensive Income for the period (comprising profit for the period (after tax) and Other comprehensive income (after tax))	943.67	501.03	840.46	(533.94)	(409.84)	1,061.90	
6	Equity share capital	6,430.05	6,430.05	6,430.05	6,430.05	6,430.05	6,430.05	
7	Reserves (excluding Revaluation Reserve) as shown in the Audited Balance Sheet of the previous year	-		·	-	•	69,398.29	
8	Earnings Per Share (face value of Rs.10 each)							
	1. Basic (Rs.)	1.44	0.77	1.31	(0.89)	(0.64)	1.55	
	2. Diluted (Rs.)	1.44	0.77	1.31	(0.89)	(0.64)	1.55	

Quarter ended Nine Months Ended Year ended **Particulars** 31.12.2021 30.09.2021 31.12.2020 31.12.2021 31.12.2020 31.03.2021 Unaudited Unaudited Unaudited Unaudited Unaudited Audited Total Income from Operations 27.325.57 27.859.56 23.182.50 68.035.40 54.490.79 85.019.66 2 Profit before tax 1.077.01 702.24 707.32 (337.15) (417.54)715.02 3 Profit after tax 727.21 719.69 779.34 (552.53) (429.16) 795.47

## Notes :-

Place: Noida

Date: 11.02.2022

- 1) The above results have been reviewed by the Audit Committee and approved by the Board of Director's at their respective meetings held on February 11, 2022. The statutory auditors of the Company have conducted limited review of these financial results, pursuant to Regulation 33 of SEBI (Listing Obligations and Disclosure Requirements) Regulations 2015. The auditors have expressed an unmodified report on the above results.
- 2) The above is an extract of the detailed format of quarterly and nine months ended financial results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the quarterly and nine months ended financial results are available on the websites of the Stock Exchanges (www.nseindia.com and www.bseindia.com) and on the Company's website www.hplindia.com
- 3) The Indian Parliament has approved the code on Social Security, 2020 which would impact the contributions by the Company towards Provident Fund and Gratuity. The effective date from which the changes are applicable is yet to be notified and the final rules are yet to be framed. The Company will carry out an evaluation of the impact and record the same in the financial statements in the period in which the Code becomes effective and the related rules are

For and on behalf of the Board of HPL Electric & Power Limited Rishi Seth Managing Director DIN:00203469

For Max Ventures and Industries Limited Place: Noida, (U.P.) Date: February 11, 2022

Mangla, General Manager at 011-41320336 or info@massery.com

Nitin Kumar Kansal **Chief Financial Officer** 

Place: Chennai

Date: 11.02.2022

By order of the Board

(SUNIL PALIWAL I.A.S) **Chairman and Managing Director** 

# <- ਵਾਪਸ ਪੇਜ ਤੇ ਪਰਤੋ (/page/20220212/8/5/8\_5.cms)

## ਖ਼ਬਰ ਸ਼ੇਅਰ ਕਰੋ



ਰਜਿ: ਨੰ: PB/JL-138/2018-21 ਜਿਲਦ 64, ਬਾਨੀ ਸੰਪਾਦਕ (ਸਵ:) ਡਾ: ਸਾਧੂ ਸਿੰਘ ਹਮਦਰਦ ਫ਼ੋਨ : 0181-2455961-62-63, 5032400, ਫੈਕਸ : 2455960, 2220593, 2222688

is registered trademark of Sadhu Singh Hamdard Trust.

Website & Contents Copyright © Sadhu Singh Hamdard Trust, 2002-2021. Ajit Newspapers & Broadcasts are Copyright © Sadhu Singh Hamdard Trust. The Ajit logo is Copyright © Sadhu Singh Hamdard Trust, 1984.